



November 08, 2024

To

BSE Ltd. Corporate Relationship Department, Phiroze Jeejebhoy Towers, Dalal Street, Mumbai - 400 001 Scrip Code: 544057	National Stock Exchange of India Ltd. Listing Department, Exchange Plaza, Bandra-Kurla Complex, Bandra (East), Mumbai- 400 051 Symbol: HAPPYFORGE
---	---

Sub: Newspaper Publication pertaining to Q2 - F.Y. 2024-25 Financial Results of the Company

Dear Sir/Ma'am,

Pursuant to Regulation 30 and 47 of the SEBI (Listing Obligations and Disclosure Requirements) Regulations, 2015, as amended, please find enclosed copies of the newspaper advertisement pertaining to financial results of the Company for the quarter and half year ended on 30th September 2024. Kindly take the above information on record.

The results are published in "Financial Express" (English) and "Jag bani" (Punjabi) on 8th November 2024.

Kindly take the above information on record.

Thanking You,

For Happy Forgings Limited

(Bindu Garg)
Company Secretary & Compliance Officer,
M.N F6997
Happy Forgings Limited
B-XXIX-2254/1, Kanganwal Road,
P O Jugiana, Ludhiana- 141120

Regd Office :



+91 161 251 0421
+91 161 251 0422



info@happyforgingsltd.com
www.happyforgingsltd.com



BXXIX-2254/1, Kanganwal Road,
P. O. Jugiana, Ludhiana, Punjab,
CIN L28910PB1979PLC004008

India – 141120



INDIGO PAINTS LIMITED

Reg. Off.: Indigo Tower, Street-5, Pallod Farm-2, Baner Road, Pune, Maharashtra-411045 CIN : L24114PN2000PLC014669

Extract of unaudited consolidated and standalone financial results for the quarter and six months ended September 30, 2024 (All amounts in INR Lakhs, unless otherwise stated)

Sl. No.	Particulars	Consolidated					
		Quarter Ended		Six Months Ended		Year Ended	
		30.09.2024	30.09.2023	30.09.2024	30.09.2023	30.09.2024	30.09.2023
1.	Revenue from operations	29,953.47	27,901.60	61,049.75	56,743.93	1,30,608.58	
2.	Net profit for the period before exceptional items*	3,055.23	3,345.84	6,624.68	7,580.33	19,888.08	
3.	Net profit for the period before tax**	3,055.23	3,345.84	6,624.68	7,580.33	19,888.08	
4.	Net profit for the period after tax***	2,225.61	2,532.06	4,891.05	5,683.78	14,682.83	
5.	Total comprehensive income for the period	2,225.98	2,536.87	4,891.74	5,677.98	14,884.21	
6.	Equity share capital	4,763.47	4,766.80	4,763.47	4,766.80	4,763.47	
7.	Reserves excluding revaluation reserves as at Balance Sheet date	-	-	-	-	65,451.53	
8.	Earnings Per Share (Face Value of INR 10/-each) (not annualised)						
	- Basic (Face Value of INR 10/-each)	4.76	5.33	10.26	11.85	30.67	
	- Diluted (Face Value of INR 10/-each)	4.74	5.31	10.23	11.81	30.62	

Notes:

1. The above is an extract of the detailed format of unaudited Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the unaudited Financial Results is available on the Stock Exchange web sites. (URL : https://www.sebiindia.com, https://www.bseindia.com) and also on the company's website (URL: https://www.indigopaints.com)

2. Key financial figures for Indigo Paints Limited (standalone) are as follows:

Sl. No.	Particulars	Quarter Ended			Six Months Ended			Year Ended		
		30.09.2024	30.09.2023	30.09.2024	30.09.2023	30.09.2024	30.09.2023	30.09.2024	30.09.2023	30.09.2023
		1.	Revenue from operations	28,854.37	27,045.67	58,249.64	54,747.70	1,25,486.41		
2.	Net profit for the period before exceptional items*	3,295.02	3,429.64	6,837.25	7,632.65	19,835.24				
3.	Net profit for the period before tax**	3,295.02	3,429.64	6,837.25	7,632.65	19,835.24				
4.	Net profit for the period after tax***	2,412.36	2,613.80	5,068.16	5,742.82	14,665.26				
5.	Total comprehensive income for the period	2,410.66	2,613.22	5,064.42	5,741.65	14,688.58				
6.	Equity share capital	4,763.47	4,766.80	4,763.47	4,766.80	4,762.10				
7.	Reserves excluding revaluation reserves as at Balance Sheet date	-	-	-	-	66,774.69				
8.	Earnings Per Share (Face Value of INR 10/-each) (not annualised)									
	- Basic (Face Value of INR 10/-each)	5.09	5.49	10.62	12.07	31.23				
	- Diluted (Face Value of INR 10/-each)	5.05	5.48	10.59	12.03	31.15				

For Indigo Paints Limited

Hemant Jain
Chairman & Managing Director
DIN : 00080842

Place : Mumbai
Date : November 7, 2024



Can Fin Homes Limited
Regd. Off. No. 29/1, 1st Floor, Sir M N Krishna Rao Road, Near Lalbagh, West Gate, Banaragudi, Bengaluru-560004
E-mail: canfinhomes@canfin.com
Tel: 080-48536182, Fax: 080-26957448
Web: www.canfinhomes.com
CIN: L28130KA198719028085

NOTIFICATION

The Certificate of shares as detailed below, appearing in the Register of Members of Can Fin Homes Limited, is reported defaced/mutilated/lost/misplaced:

Folio No.	Name of the shareholder	Certificate No. (s)	Distinctive No. (s)	No. of Shares
000024R	R Chandravardana K Rajagopalan (Deceased)	202632	2354078 2355075	1000

The Shareholder of the above said shares has requested the Company for issue of duplicate share certificate. As the holder is holding the aforesaid certificate is requested to return it to the Company at the aforesaid address within 15 days from the date of this Notification. The public is cautioned not to buy or sell the above shares and anyone dealing with the shares will be doing so at their own risk.

Any claim(s) to the above shares should be notified to the Company within 15 days from the date of this notification. In the absence of any claim(s), duplicate share certificate in the form of Letter of Confirmation will be issued as requested and claim(s) for the said shares, if any, thereafter will not be entertained.

For Can Fin Homes Ltd.

Nilesh Jain
Company Secretary

Place : Bengaluru
Date : 07/11/2024



INDUSIUM FLUOROCARBONS LIMITED
(INR 25/- each)
Registered Office: 303, Babukhan Estate, Basheerbagh, Hyderabad-500 001, India. Website: www.ifl.co.in
E-mail: cs@indusium.com & iflshahar40@gmail.com

POSTAL BALLOT NOTICE

Notice is hereby given that pursuant to the provisions of Section 106, 110 and other applicable provisions of the Companies Act, 2013 ("Companies Act") and the Securities and Exchange Board of India (Companies Management and Administration) Rules, 2014 ("Management Rules") as amended from time to time read with General Circulars Nos. 14/2020 dated April 20, 17/2020 dated April 13, 2020, 20/2020 dated May 5, 2020, 22/2020 dated June 15, 2020, 33/2020 dated September 29, 2020, 39/2020 dated December 31, 2020, 10/2021 dated June 29, 2021, Circular No. 20/2021 dated December 8, 2021, Circular No. 3/2022 dated May 5, 2022, Circular No. 11/2022 dated December 28, 2022 including Circular No. 09/2023 dated September 25, 2023 and Circular No. 09/2024 dated September 19, 2024 ("MCA Circulars"), the Securities and Exchange Board of India (Listing Regulations), 2015 ("Listing Regulations"), Securities and Exchange Board of India (Other Regulations) and the Securities and Exchange Board of India (Using Obligations and Disclosure Requirements) Regulations, 2015 ("Using Obligations"), Securities and Exchange Board of India (Other Regulations) and the Securities and Exchange Board of India and other applicable laws, including any statutory modifications, amendments(s) or re-enactment(s) thereof for the time being in force, Company is seeking approval from the shareholders for the below mentioned proposal through the remote e-voting process ("e-voting") as through submission of Postal Ballot Form in accordance with Regulation 11 of the Listing Regulations and other applicable laws.

Description of Special Business
Approval for Voluntary Deregistration of the Equity Shares of the Company
Special Resolution
In compliance with the above mentioned provisions and MCA circulars, the Postal Ballot Notice regarding the Special Business, including e-voting instructions, has been sent through electronic mode on **Thursday, 7th November, 2024** to the members of Indusium Fluorocarbons Limited whose e-mail addresses are available in the Register of Members maintained by the Registrar and Share Transfer Agent (M.S. Kfin Technologies Limited) as on **Friday, 01st November, 2024** (hereinafter dated, Physical copies of Postal Ballot notice along with ballot forms were also dispatched on **Thursday, 7th November, 2024** through Registered Post in Business Reply Envelope to the shareholders whose e-mail addresses are not available with the Company/Registrar. Postal Ballot Notice along with e-voting instructions is also available on the website of the Company at https://www.ifl.co.in/investors/ website of the Stock Exchange and SEBI Limited and the National Securities Depository Limited (NSDL) at www.evotingindia.com

The Company has engaged the services of NSDL to provide remote e-voting facility. The remote e-voting shall commence on **Friday, 08th November, 2024 at 9:00 AM (IST) and will end on Saturday, 09th November, 2024 at 5:00 PM (IST) (both days inclusive)**. The Event number for remote e-voting is 12004. All members of the Company who have not been registered for e-voting module shall be disabled by NSDL. Therefore, once the vote is cast by the member, he/she shall not be allowed to change it subsequently or cast the vote again.

Members who have registered their e-mail addresses with the RTA and Depositories may provide the necessary details to the RTA at investor4@indusium.com. Shareholders can update their KYC by downloading the relevant forms available in eHL website. If shareholders have any queries or issues regarding remote e-voting from the NSDL e-voting system, they may kindly refer the Frequently Asked Questions (FAQs) for Shareholders and e-voting user manual for shareholders available at the download section of www.evotingindia.com or call on 022-4886 7000 or send a request to evoting@india.com. Shareholders having any grievances related to Postal Ballot process through e-voting including receipt of postal ballot notice through e-mail or physical copies may inform the same to Ms. Subramaniam H, Company Secretary at cs@indusium.com.

The results of the Postal Ballot will be announced on or before the prescribed date as per the provisions of Companies Act, 2013. The result along with scrutinizer report will be displayed on the website of the Company (www.ifl.co.in) and will also be communicated to the Stock Exchange and SEBI Limited and NSDL respectively.

For Indusium Fluorocarbons Limited
Subramaniam H
Company Secretary

Date: 07/11/2024
Place: Bengaluru, Kerala

HAPPY FORGINGS LIMITED

CIN : L28910PB1979PLC084008
Registered Office : B-XIX, 225/41, Kangarwal Road, P O Jugiana, Ludhiana-141120, Punjab, India,
Telephone: +91 161 5217162, Email: complianceofficer@happyforgingsltd.co.in / Website: www.happyforgingsltd.com

Extract of Unaudited Statement of Standalone and Consolidated Financial Results for the quarter ended & half year ended September 30, 2024

Particulars	STANDALONE						CONSOLIDATED					
	Quarter ended		Half Year Ended		Year ended		Quarter ended		Half Year Ended		Year ended	
	30.09.2024	30.09.2023	30.09.2024	30.09.2023	30.09.2024	30.09.2023	30.09.2024	30.09.2023	30.09.2024	30.09.2023	30.09.2024	30.09.2023
Total income from operations	37,427.04	34,912.67	34,375.49	72,339.91	67,573.33	137,159.12	37,421.33	34,907.21	34,375.49	72,328.54	67,573.33	137,159.07
Net Profit/(loss) for the period (before Tax, exceptional and/or extraordinary items)	9,728.34	8,588.09	7,379.43	18,316.43	15,926.37	32,439.23	9,722.45	8,582.43	7,379.43	18,304.88	15,926.37	32,438.83
Net Profit/(loss) for the period (before Tax after exceptional and/or extraordinary items)	9,728.34	8,588.09	7,379.43	18,316.43	15,926.37	32,439.23	9,722.45	8,582.43	7,379.43	18,304.88	15,926.37	32,438.83
Net Profit/(loss) for the period (after Tax after exceptional and/or extraordinary items)	7,142.84	6,385.64	5,526.45	13,528.48	11,930.27	24,298.67	7,136.95	6,379.98	5,526.45	13,516.93	11,930.27	24,298.37
Total comprehensive income for the period/ comprising Profit/(Loss) for the period (after Tax) and other Comprehensive Income (after Tax)	6,776.90	6,575.39	5,732.96	13,352.29	12,507.58	24,913.11	6,771.01	6,569.73	5,732.96	13,340.74	12,507.58	24,912.81
Equity Share Capital	1,884.10	1,884.10	1,789.98	1,884.10	1,789.98	1,884.10	1,884.10	1,789.98	1,884.10	1,789.98	1,884.10	1,789.98
Reserves (excluding Revaluation Reserve) as shown in the Audited Balance Sheet of the previous Year	-	-	-	-	-	159,365.30	-	-	-	-	-	159,365.23
Earning per equity share of face value of Rs 2/- each												
Earning per share (Basic) (in ₹)	7.58	6.78	6.17	14.36	13.33	26.78	7.58	6.77	6.17	14.35	13.33	26.78
Earning per share (Diluted) (in ₹)	7.57	6.77	6.17	14.34	13.33	26.75	7.57	6.76	6.17	14.33	13.33	26.75

Note: 1. The above is an extract of the detailed format of financial result filed with the Stock Exchange (s) under Regulation 33 of the SEBI (Listing Obligations and Disclosure Requirements) Regulations, 2015. The full format of the financial results are available on the website of the company, BSE and NSE.

2. In the above financial results have been reviewed and recommended by the Audit Committee and have been approved and taken on record by the Board of Directors at its meeting held on 7th November 2024.

For and on behalf of the Board of Directors
Sd/-
Aashish Gang
Managing Director
DIN: 01829082

Date: 7th November, 2024
Place: Ludhiana

This is only an advertisement for information purposes and not for publication, distribution or release directly or indirectly outside India. This is not an announcement for the offer document. All capitalized terms used and not defined herein shall have the meaning assigned to them in the letter of offer dated September 30, 2024 (the "Letter of Offer" or "LOF") filed with the Stock Exchanges, namely BSE Limited ("BSE") and National Stock Exchange of India Limited ("NSE") and together with BSE, "Stock Exchanges") and the Securities and Exchange Board of India ("SEBI").

PEOPLE YOU PROSPER WITH

GEJOIT FINANCIAL SERVICES LIMITED

Our Company was incorporated as a public limited company under the name and style of "Geojit Securities Limited" under the Companies Act, 1956 on November 24, 1994 and a certificate of commencement of business was granted dated January 25, 1995 by the Registrar of Companies, Kerala. Subsequently, our Company acquired the assets and liabilities of the business of the proprietorship firm, "Geojit & Company" on February 6, 1995. The firm, Geojit & Company initially began as C.J. George & Co. on January 1, 1982 founded by C.J. George. On November 4, 1988, Ramesh Karjil joined C.J. George to form a partnership firm "Geojit & Company", operating as stock and sharebrokers with membership in the Cochin Stock Exchange. The partnership was dissolved on February 15, 1994, and the firm became a sole proprietorship, continuing its brokerage business under the name Geojit & Company.

In Fiscal 2003, pursuant to a resolution passed by our Shareholders at the extraordinary general meeting held on September 27, 2003, the name of our Company was changed to "Geojit Financial Services Limited" and a fresh certificate of incorporation consequent upon change of name was granted by the Assistant Registrar of Companies, Kerala on October 16, 2003. In Fiscal 2007, pursuant to investment by BNP Paribas SA and a resolution passed by our Shareholders at the extraordinary general meeting held on June 29, 2007, the name of our Company was changed to "Geojit BNP Paribas Financial Services Limited". Subsequently, a fresh certificate of incorporation consequent upon change of name was granted by the Registrar of Companies, Kerala and Lakshadweep on April 1, 2009. Thereafter, pursuant to a resolution passed by our Shareholders at the extraordinary general meeting held on January 25, 2017, the name of our Company changed to "Geojit Financial Services Limited" and our Company was granted a fresh certificate of incorporation by the Registrar of Companies, Ernakulam/Kerala ("ROC") on February 9, 2017. For details in relation to the change in name of our Company see "General Information" on page 48 of the Letter of Offer.

Registered Office and Corporate Office: 11th Floor, 34/65/9 Civil Line Road, Padivattom, Kochi, Kerala, India, 682024. Telephone: +91 484 2901000. Contact Person: Liju Katherathu Johnson, Company Secretary and Compliance Officer. E-mail: companysecretary@geojit.com. Website: www.geojit.com. Corporate Identity Number: L67120KL1994PLC004043.

OUR PROMOTERS: CHENAYAPPIILL JOHN GEORGE, KERALA STATE INDUSTRIAL DEVELOPMENT CORPORATION AND BNP PARIBAS SA

ISSUE OF 3,98,57,413 FULLY PAID-UP EQUITY SHARES OF FACE VALUE OF ₹ 1 EACH OF OUR COMPANY (THE "RIGHTS EQUITY SHARES") FOR CASH AT A PRICE OF ₹ 59 PER RIGHTS EQUITY SHARE (INCLUDING A PREMIUM OF ₹ 48 PER RIGHTS EQUITY SHARE) ("ISSUE PRICE") AGGREGATING TO ₹ 19,928.71 LAKHS ON A RIGHTS BASIS TO THE HOLDERS OF THE EQUITY SHARES OF OUR COMPANY AS ON THE RECORD DATE ("ELIGIBLE EQUITY SHAREHOLDERS") IN THE RATIO OF ONE RIGHTS EQUITY SHARE FOR EVERY SIX FULLY PAID-UP EQUITY SHARES HELD BY THE ELIGIBLE EQUITY SHAREHOLDERS ON THE RECORD DATE, THAT IS, ON OCTOBER 7, 2024 ("RECORD DATE") (THE "ISSUE"). FOR FURTHER DETAILS, SEE "TERMS OF THE ISSUE" ON PAGE 267 OF THE LETTER OF OFFER.

BASIS OF ALLOTMENT

The Board of Directors of our Company would like to thank all its shareholders and investors for their response to the Issue, which opened for subscription on October 15, 2024 and closed on October 23, 2024 and the last date for On Market Renunciation of Rights Entitlements was October 27, 2024. Out of the total 17,699 Applications for 5,39,59,254 Rights Equity Shares through the application supported by blocked amount ("ASBA"), 1,612 Applications for 5,47,286 Rights Equity Shares rejected due to technical reasons as disclosed in the Letter of Offer. The total number of Applications received were 16,087 for 5,30,52,238 Rights Equity Shares, which was 133.11% of the Issue size. In accordance with the Letter of Offer, the Basis of Allotment was finalized on October 30, 2024 by the Company in consultation with National Stock Exchange of India Limited ("NSE"), the Designated Stock Exchange, and the Registrar to the Issue. The Rights Issue Committee has at its meeting held on October 30, 2024, approved the allotment of 3,98,57,413 Rights Equity Shares to the eligible equity shareholders. The details of the allotment are as follows:

Category	No. of valid CAFs (including ASBA applications) received		No. of Equity Shares accepted and allotted against Entitlement (A)		No. of Equity Shares accepted and allotted against Additional applied (B)		Total Equity Shares accepted and allotted (A+B)	
	Number	%	Number	Value (₹)	Number	Value (₹)	Number	Value (₹)
Non Renunciations	15,753		3,57,74,960		29,37,749		3,87,12,709	
Renunciations	359		11,44,794		0		11,44,794	
Total	16,112		3,69,19,664		29,37,749		3,98,57,413	

2. Information regarding Applications received (including ASBA applications received):

Category	Applications Received		Equity Shares Applied for		Equity Shares allotted			
	Number	%	Number	Value (₹)	Number	Value (₹)		
Non Renunciations	17,349	98.62%	3,20,12,181	2,60,08,09,050.00	97,04%	3,87,12,709	1,93,56,35,450.00	97.13%
Renunciations	350	1.99%	15,747,383	7,93,67,150.00	2.96%	11,44,794	5,72,35,200.00	2.87%
Total	17,699	100.00%	3,35,92,564	2,67,99,76,200.00	100.00%	3,98,57,413	1,99,28,71,650.00	100.00%

Information for Allotment/unblock/rejected cases: The dispatch of Allotment Advice cum Unblocking intimation to the Investors, as applicable, has been completed on or about November 7, 2024 after corporate action. The instructions for unblocking of funds in case of ASBA Applications were issued to SCSSB on October 30, 2024. The listing application filed with both the BSE Limited ("BSE") on October 31, 2024 and National Stock Exchange of India Limited ("NSE") on November 2, 2024. The Company received the listing approvals from both the BSE and NSE on November 6, 2024 and November 6, 2024 respectively. The credit of Rights Equity Shares to the respective demat accounts of the allottees in registered or dematerialized form has been completed on or about November 7, 2024. For further details, see "Terms of the Issue - Allotment/Advice or refund/unblocking of ASBA Accounts" on page 295 of the Letter of Offer. The trading in fully paid-up Equity Shares issued in the Rights Issue shall commence on BSE and NSE upon receipt of trading permission. The trading in the Rights Equity Shares commenced with effect from or on about November 11, 2024. Further, in accordance with SEBI circular bearing reference - SEBI/HO/CFD/DIL/CRP/2020/13 dated January 22, 2020, the request for assignment of Rights Entitlements has been to NSDL & CDSL on or about November 7, 2024.

DISCLAIMER CLAUSE OF SEBI: Submission of Letters of Offer to SEBI should not in any way be deemed or construed that SEBI has cleared or approved the Letter of Offer. The Investors are advised to refer to the full text of the Disclaimer clause of SEBI as provided in "Other Regulatory and Statutory Disclosures - Disclaimer Clause of SEBI" on page 262 of the Letter of Offer.

DISCLAIMER CLAUSE OF BSE: It is to be distinctly understood that the permission given by BSE should not, in anyway, be deemed or construed that the Letter of Offer has been cleared or approved by BSE, nor does it certify the correctness or completeness of any of the contents of the Letter of Offer. The Investors are advised to refer to the full text of the Disclaimer clause of BSE as provided in "Other Regulatory and Statutory Disclosures - Disclaimer Clause of BSE" on page 262 of the Letter of Offer.

DISCLAIMER CLAUSE OF NSE (Designated Stock Exchange): It is to be distinctly understood that the permission given by NSE should not in any way be deemed or construed that the Letter of Offer has been cleared or approved by NSE, nor does it certify the correctness or completeness of any of the contents of the Letter of Offer. The Investors are advised to refer to the full text of the Disclaimer clause of NSE as provided in "Other Regulatory and Statutory Disclosures - Disclaimer Clause of NSE" on page 262 of the Letter of Offer.

Unless otherwise specified, all capitalised terms used herein shall have the same meaning assigned to such terms in the Letter of Offer.

THE LEVEL OF SUBSCRIPTION SHOULD NOT BE TAKEN TO BE INDICATIVE OF EITHER THE MARKET PRICE OF THE EQUITY SHARES OR THE BUSINESS PROSPECTS OF THE COMPANY.

<p>DAM CAPITAL ADVISORS LIMITED One BKC, Tower C, 15th Floor, U-1511, Bandra-Kurla Complex, Bandra (East), Mumbai - 400085, India</p>
--

